

 Print Page

Sri Guru Granth Sahib

Displaying 1112 of

ਅਨਦਿਨੁ ਰਤੜੀਏ ਸਹਜਿ ਮਿਲੀਜੈ ॥

Anadhin Ratharreeeae Sehaj Mileejai ||

Night and day, imbued with His Love, you shall meet with Him with intuitive ease.

ਤੁਖਾਰੀ (ਮਃ ੧) ਛੰਤ (੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੧

Raag Tukhaari Guru Nanak Dev

ਸੁਖਿ ਸਹਜਿ ਮਿਲੀਜੈ ਰੋਸੁ ਨ ਕੀਜੈ ਗਰਬੁ ਨਿਵਾਰਿ ਸਮਾਣੀ ॥

Sukh Sehaj Mileejai Ros N Keejai Garab Nivaar Samaanee ||

In celestial peace and poise, you shall meet Him; do not harbor anger - subdue your proud self!

ਤੁਖਾਰੀ (ਮਃ ੧) ਛੰਤ (੪) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੧

Raag Tukhaari Guru Nanak Dev

ਸਾਚੈ ਰਾਤੀ ਮਿਲੈ ਮਿਲਾਈ ਮਨਮੁਖਿ ਆਵਣ ਜਾਣੀ ॥

Saachai Raathee Milai Milaaee Manamukh Aavan Jaanee ||

Imbued with Truth, I am united in His Union, while the self-willed manmukhs continue coming and going.

ਤੁਖਾਰੀ (ਮਃ ੧) ਛੰਤ (੪) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੨

Raag Tukhaari Guru Nanak Dev

ਜਬ ਨਾਚੀ ਤਬ ਘੁਘਟੁ ਕੈਸਾ ਮਟੁਕੀ ਫੋੜਿ ਨਿਰਾਰੀ ॥

Jab Naachee Thab Ghooghatt Kaisaa Mattukee Forr Niraaree ||

When you dance, what veil covers you? Break the water pot, and be unattached.

ਤੁਖਾਰੀ (ਮਃ ੧) ਛੰਤ (੪) ੪:੫ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੨

Raag Tukhaari Guru Nanak Dev

ਨਾਨਕ ਆਪੈ ਆਪੁ ਪਛਾਣੈ ਗੁਰਮੁਖਿ ਤਤੁ ਬੀਚਾਰੀ ॥੪॥੪॥

Naanak Aapai Aap Pashhaanai Guramukh Thath Beechaaree ||4||4||

O Nanak, realize your own self; as Gurmukh, contemplate the essence of reality. ||4||4||

ਤੁਖਾਰੀ (ਮਃ ੧) ਛੰਤ (੪) ੪:੬ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੩

Raag Tukhaari Guru Nanak Dev

ਤੁਖਾਰੀ ਮਹਲਾ ੧ ॥

Thukhaaree Mehalaa 1 ||

Tukhaari, First Mehl:

ਤੁਖਾਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੧੨

ਮੇਰੇ ਲਾਲ ਰੰਗੀਲੇ ਹਮ ਲਾਲਨ ਕੇ ਲਾਲੇ ॥

Maerae Laal Rangeelae Ham Laalan Kae Laalae ||

O my Dear Beloved, I am the slave of Your slaves.

ਤੁਖਾਰੀ (ਮਃ ੧) ਛੰਤ (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੮

Raag Tukhaari Guru Nanak Dev

ਗੁਰਿ ਅਲਖੁ ਲਖਾਇਆ ਅਵਰੁ ਨ ਦੂਜਾ ਭਾਲੇ ॥

Gur Alakh Lakhaaeiaa Avar N Dhoojaa Bhaalae ||

The Guru has shown me the Invisible Lord, and now, I do not seek any other.

ਤੁਖਾਰੀ (ਮਃ ੧) ਛੰਤ (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੮

Raag Tukhaari Guru Nanak Dev

ਗੁਰਿ ਅਲਖੁ ਲਖਾਇਆ ਜਾ ਤਿਸੁ ਭਾਇਆ ਜਾ ਪ੍ਰਭਿ ਕਿਰਪਾ ਧਾਰੀ ॥

Gur Alakh Lakhaaeiaa Jaa This Bhaaeiaa Jaa Prabh Kirapaa Dhhaaree ||

The Guru showed me the Invisible Lord, when it pleased Him, and when God showered His Blessings.

ਤੁਖਾਰੀ (ਮਃ ੧) ਛੰਤ (੫) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੮

Raag Tukhaari Guru Nanak Dev

ਜਗਜੀਵਨੁ ਦਾਤਾ ਪੁਰਖੁ ਬਿਧਾਤਾ ਸਹਜਿ ਮਿਲੇ ਬਨਵਾਰੀ ॥

Jagajeevan Dhaathaa Purakh Bidhhaathaa Sehaj Milae Banavaaree ||

The Life of the World, the Great Giver, the Primal Lord, the Architect of Destiny, the Lord of the woods - I have met Him with intuitive ease.

ਤੁਖਾਰੀ (ਮਃ ੧) ਛੰਤ (੫) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੫

Raag Tukhaari Guru Nanak Dev

ਨਦਰਿ ਕਰਹਿ ਤੂ ਤਾਰਹਿ ਤਰੀਐ ਸਚੁ ਦੇਵਹੁ ਦੀਨ ਦਇਆਲਾ ॥

Nadhar Karehi Thoo Thaarehi Thareeai Sach Dhaevahu Dheen Dhaeiaalaa ||

Bestow Your Glance of Grace and carry me across, to save me. Please bless me with the Truth, O Lord, Merciful to the meek.

ਤੁਖਾਰੀ (ਮਃ ੧) ਛੰਤ (੫) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੬

Raag Tukhaari Guru Nanak Dev

ਪ੍ਰਣਵਤਿ ਨਾਨਕ ਦਾਸਨਿ ਦਾਸਾ ਤੂ ਸਰਬ ਜੀਆ ਪ੍ਰਤਿਪਾਲਾ ॥੧॥

Pranavath Naanak Dhaasan Dhaasaa Thoo Sarab Jeeaa Prathipaalaa ||1||

Prays Nanak, I am the slave of Your slaves. You are the Cherisher of all souls. ||1||

ਤੁਖਾਰੀ (ਮਃ ੧) ਛੰਤ (੫) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੬

Raag Tukhaari Guru Nanak Dev

ਭਰਿਪੁਰਿ ਧਾਰਿ ਰਹੇ ਅਤਿ ਪਿਆਰੇ ॥

Bharipur Dhhaar Rehae Ath Piaarae ||

My Dear Beloved is enshrined throughout the Universe.

ਤੁਖਾਰੀ (ਮਃ ੧) ਛੰਤ (੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੭

Raag Tukhaari Guru Nanak Dev

ਸਬਦੇ ਰਵਿ ਰਹਿਆ ਗੁਰ ਰੂਪਿ ਮੁਰਾਰੇ ॥

Sabadhae Rav Rehiaa Gur Roop Muraarae ||

The Shabad is pervading, through the Guru, the Embodiment of the Lord.

ਤੁਖਾਰੀ (ਮਃ ੧) ਛੰਤ (੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੭

Raag Tukhaari Guru Nanak Dev

ਗੁਰ ਰੂਪ ਮੁਰਾਰੇ ਤ੍ਰਿਭਵਣ ਧਾਰੇ ਤਾ ਕਾ ਅੰਤੁ ਨ ਪਾਇਆ ॥

Gur Roop Muraarae Thribhavan Dhhaarae Thaa Kaa Anth N Paaeiaa ||

The Guru, the Embodiment of the Lord, is enshrined throughout the three worlds; His limits cannot be found.

ਤੁਖਾਰੀ (ਮਃ ੧) ਛੰਤ (੫) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੮

Raag Tukhaari Guru Nanak Dev

ਰੰਗੀ ਜਿਨਸੀ ਜੰਤ ਉਪਾਏ ਨਿਤ ਦੇਵੈ ਚੜੈ ਸਵਾਇਆ ॥

Rangee Jinasee Janth Oupaaeae Nith Dhaevai Charrai Savaaeiaa ||

He created the beings of various colors and kinds; His Blessings increase day by day.

ਤੁਖਾਰੀ (ਮਃ ੧) ਛੰਤ (੫) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੮

Raag Tukhaari Guru Nanak Dev

ਅਪਰੰਪਰੁ ਆਪੇ ਥਾਪਿ ਉਥਾਪੇ ਤਿਸੁ ਭਾਵੈ ਸੋ ਹੋਵੈ ॥

Aparanpar Aapae Thhaap Outhhaapae This Bhaavai So Hovai ||

The Infinite Lord Himself establishes and disestablishes; whatever pleases Him, happens.

ਤੁਖਾਰੀ (ਮਃ ੧) ਛੰਤ (੫) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੯

Raag Tukhaari Guru Nanak Dev

ਨਾਨਕ ਹੀਰਾ ਹੀਰੈ ਬੇਧਿਆ ਗੁਣ ਕੈ ਹਾਰਿ ਪਰੋਵੈ ॥੨॥

Naanak Heeraa Heerai Baedhhiaa Gun Kai Haar Parovai ||2||

O Nanak, the diamond of the mind is pierced through by the diamond of spiritual wisdom. The garland of virtue is strung. ||2||

ਤੁਖਾਰੀ (ਮਃ ੧) ਛੰਤ (੫) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੯

Raag Tukhaari Guru Nanak Dev

ਗੁਣ ਗੁਣਹਿ ਸਮਾਣੇ ਮਸਤਕਿ ਨਾਮ ਨੀਸਾਣੇ ॥

Gun Gunehi Samaanae Masathak Naam Neesaano ||

The virtuous person merges in the Virtuous Lord; his forehead bears the insignia of the Naam, the Name of the Lord.

ਤੁਖਾਰੀ (ਮਃ ੧) ਛੰਤ (੫) ਤੁ:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੧੦

Raag Tukhaari Guru Nanak Dev

ਸਚੁ ਸਾਚਿ ਸਮਾਇਆ ਚੁਕਾ ਆਵਣ ਜਾਣੇ ॥

Sach Saach Samaaeiaa Chookaa Aavan Jaano ||

The true person merges in the True Lord; his comings and goings are over.

ਤੁਖਾਰੀ (ਮਃ ੧) ਛੰਤ (੫) ਤੁ:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੧੦

Raag Tukhaari Guru Nanak Dev

ਸਚੁ ਸਾਚਿ ਪਛਾਤਾ ਸਾਚੈ ਰਾਤਾ ਸਾਚੁ ਮਿਲੈ ਮਨਿ ਭਾਵੈ ॥

Sach Saach Pashhaathaa Saachai Raathaa Saach Milai Man Bhaavai ||

The true person realizes the True Lord, and is imbued with Truth. He meets the True Lord, and is pleasing to the Lord's Mind.

ਤੁਖਾਰੀ (ਮਃ ੧) ਛੰਤ (੫) ਤੁ:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੧੧

Raag Tukhaari Guru Nanak Dev

ਸਾਚੇ ਉਪਰਿ ਅਵਰੁ ਨ ਦੀਸੈ ਸਾਚੇ ਸਾਚਿ ਸਮਾਵੈ ॥

Saachae Oopar Avar N Dheesai Saachae Saach Samaavai ||

No one else is seen to be above the True Lord; the true person merges in the True Lord.

ਤੁਖਾਰੀ (ਮਃ ੧) ਛੰਤ (੫) ਤੁ:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੧੧

Raag Tukhaari Guru Nanak Dev

ਮੋਹਨਿ ਮੋਹਿ ਲੀਆ ਮਨੁ ਮੇਰਾ ਬੰਧਨ ਖੋਲਿ ਨਿਰਾਰੇ ॥

Mohan Mohi Leeaa Man Maeraa Bandhhan Khol Niraarae ||

The Fascinating Lord has fascinated my mind; releasing me from bondage, He has set me free.

ਤੁਖਾਰੀ (ਮਃ ੧) ਛੰਤ (੫) ਤੁ:੫ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੧੨

Raag Tukhaari Guru Nanak Dev

ਨਾਨਕ ਜੋਤੀ ਜੋਤਿ ਸਮਾਣੀ ਜਾ ਮਿਲਿਆ ਅਤਿ ਪਿਆਰੇ ॥੩॥

Naanak Jothee Joth Samaanee Jaa Miliaa Ath Piaarae ||3||

O Nanak, my light merged into the Light, when I met my most Darling Beloved. ||3||

ਤੁਖਾਰੀ (ਮਃ ੧) ਛੰਤ (੫) ਤੁ:੬ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੧੨

Raag Tukhaari Guru Nanak Dev

ਸਚ ਘਰੁ ਖੋਜਿ ਲਹੇ ਸਾਚਾ ਗੁਰ ਥਾਨੋ ॥

Sach Ghar Khoj Lehae Saachaa Gur Thhaano ||

By searching, the true home, the place of the True Guru is found.

ਤੁਖਾਰੀ (ਮਃ ੧) ਛੰਤ (੫) ਤੁ:੭ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੧੩

Raag Tukhaari Guru Nanak Dev

ਮਨਮੁਖਿ ਨਹ ਪਾਈਐ ਗੁਰਮੁਖਿ ਗਿਆਨੋ ॥

Manamukh Neh Paaeeai Guramukh Giaano ||

The Gurmukh obtains spiritual wisdom, while the self-willed manmukh does not.

ਤੁਖਾਰੀ (ਮਃ ੧) ਛੰਤ (੫) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੧੩

Raag Tukhaari Guru Nanak Dev

ਦੇਵੈ ਸਚੁ ਦਾਨੋ ਸੋ ਪਰਵਾਨੋ ਸਦ ਦਾਤਾ ਵਡ ਦਾਣਾ ॥

Dhaevai Sach Dhaano So Paravaano Sadh Dhaathaa Vadd Dhaanaa ||

Whoever the Lord has blessed with the gift of Truth is accepted; the Supremely Wise Lord is forever the Great Giver.

ਤੁਖਾਰੀ (ਮਃ ੧) ਛੰਤ (੫) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੧੩

Raag Tukhaari Guru Nanak Dev

ਅਮਰੁ ਅਜੋਨੀ ਅਸਥਿਰੁ ਜਾਪੈ ਸਾਚਾ ਮਹਲੁ ਚਿਰਾਣਾ ॥

Amar Ajonee Asathhir Jaapai Saachaa Mehal Chiraanaa ||

He is known to be Immortal, Unborn and Permanent; the True Mansion of His Presence is everlasting.

ਤੁਖਾਰੀ (ਮਃ ੧) ਛੰਤ (੫) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੧੪

Raag Tukhaari Guru Nanak Dev

ਦੋਤਿ ਉਚਾਪਤਿ ਲੇਖੁ ਨ ਲਿਖੀਐ ਪ੍ਰਗਟੀ ਜੋਤਿ ਮੁਰਾਰੀ ॥

Dhoth Ouchaapath Laekh N Likheeai Pragattee Joth Muraaree ||

The day-to-day account of deeds is not recorded for that person, who manifests the radiance of the Divine Light of the Lord.

ਤੁਖਾਰੀ (ਮਃ ੧) ਛੰਤ (੫) ੮:੫ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੧੪

Raag Tukhaari Guru Nanak Dev

ਨਾਨਕ ਸਾਚਾ ਸਾਚੈ ਰਾਚਾ ਗੁਰਮੁਖਿ ਤਰੀਐ ਤਾਰੀ ॥੪॥੫॥

Naanak Saachaa Saachai Raachaa Guramukh Thareeai Thaaree ||4||5||

O Nanak, the true person is absorbed in the True Lord; the Gurmukh crosses over to the other side.

||4||5||

ਤੁਖਾਰੀ (ਮਃ ੧) ਛੰਤ (੫) ੮:੬ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੧੫

Raag Tukhaari Guru Nanak Dev

ਤੁਖਾਰੀ ਮਹਲਾ ੧ ॥

Thukhaaree Mehalaa 1 ||

Tukhaari, First Mehl:

ਤੁਖਾਰੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੧੧੨

ਏ ਮਨ ਮੇਰਿਆ ਤੂ ਸਮਝੁ ਅਚੇਤ ਇਆਣਿਆ ਰਾਮ ॥

Eae Man Maeriaa Thoo Samajh Achaeth Eiaaniaa Raam ||

O my ignorant, unconscious mind, reform yourself.

ਤੁਖਾਰੀ (ਮਃ ੧) ਛੰਤ (੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੧੬

Raag Tukhaari Guru Nanak Dev

ਏ ਮਨ ਮੇਰਿਆ ਛਡਿ ਅਵਗਣ ਗੁਣੀ ਸਮਾਣਿਆ ਰਾਮ ॥

Eae Man Maeriaa Shhadd Avagan Gunee Samaaniaa Raam ||

O my mind, leave behind your faults and demerits, and be absorbed in virtue.

ਤੁਖਾਰੀ (ਮਃ ੧) ਛੰਤ (੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੧੬

Raag Tukhaari Guru Nanak Dev

ਬਹੁ ਸਾਦ ਲੁਭਾਣੇ ਕਿਰਤ ਕਮਾਣੇ ਵਿਛੜਿਆ ਨਹੀ ਮੇਲਾ ॥

Bahu Saadh Lubhaanae Kirath Kamaanae Vishhurriaa Nehee Maelaa ||

You are deluded by so many flavors and pleasures, and you act in such confusion. You are separated, and you will not meet your Lord.

ਤੁਖਾਰੀ (ਮਃ ੧) ਛੰਤ (੬) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੧੭

Raag Tukhaari Guru Nanak Dev

ਕਿਉ ਦੁਤਰੁ ਤਰੀਐ ਜਮ ਡਰਿ ਮਰੀਐ ਜਮ ਕਾ ਪੰਥੁ ਦੁਹੇਲਾ ॥

Kio Dhuthar Thareeai Jam Ddar Mareeai Jam Kaa Panthh Dhuhaelaa ||

How can the impassible world-ocean be crossed? The fear of the Messenger of Death is deadly. The path of Death is agonizingly painful.

ਤੁਖਾਰੀ (ਮਃ ੧) ਛੰਤ (੬) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੧੭

Raag Tukhaari Guru Nanak Dev

ਮਨਿ ਰਾਮੁ ਨਹੀ ਜਾਤਾ ਸਾਝ ਪ੍ਰਭਾਤਾ ਅਵਘਟਿ ਰੁਧਾ ਕਿਆ ਕਰੇ ॥

Man Raam Nehee Jaathaa Saajh Prabhaathaa Avaghatt Rudhhaa Kiaa Karae ||

The mortal does not know the Lord in the evening, or in the morning; trapped on the treacherous path, what will he do then?

ਤੁਖਾਰੀ (ਮਃ ੧) ਛੰਤ (੬) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੧੮

Raag Tukhaari Guru Nanak Dev

ਬੰਧਨਿ ਬਾਧਿਆ ਇਨ ਬਿਧਿ ਛੂਟੈ ਗੁਰਮੁਖਿ ਸੇਵੈ ਨਰਹਰੇ ॥੧॥

Bandhhan Baadhhaia Ein Bidhh Shhoottai Guramukh Saevai Nareharae ||1||

Bound in bondage, he is released only by this method: as Gurmukh, serve the Lord. ||1||

ਤੁਖਾਰੀ (ਮਃ ੧) ਛੰਤ (੬) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੧੮

Raag Tukhaari Guru Nanak Dev

ਏ ਮਨ ਮੇਰਿਆ ਤੂ ਛੋਡਿ ਆਲ ਜੰਜਾਲਾ ਰਾਮ ॥

Eae Man Maeriaa Thoo Shhodd Aal Janjaalaa Raam ||

O my mind, abandon your household entanglements.

ਤੁਖਾਰੀ (ਮਃ ੧) ਛੰਤ (੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੧੯

Raag Tukhaari Guru Nanak Dev

ਏ ਮਨ ਮੇਰਿਆ ਹਰਿ ਸੇਵਹੁ ਪੁਰਖੁ ਨਿਰਾਲਾ ਰਾਮ ॥

Eae Man Maeriaa Har Saevahu Purakh Niraalaa Raam ॥

O my mind, serve the Lord, the Primal, Detached Lord.

ਤੁਖਾਰੀ (ਮਃ ੧) ਛੰਤ (੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੧੨ ਪੰ. ੧੯

Raag Tukhaari Guru Nanak Dev